

TABANOVCE, ਮੈਸੇਡੋਨੀਆ — ਸਰਹੱਦ 'ਤੇ ਯੂਨਾਈਟਡ ਸਿੱਖਜ਼ ਵਲੰਟੀਅਰ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਮੈਸੇਡੋਨੀਆ ਦੀ ਸਰਹੱਦ 'ਤੇ ਫਸਿਆਂ ਇਨ੍ਹਾਂ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਨਾਰਥੀਆਂ ਨੂੰ Tabanovce ਦੇ ਛੋਟੇ ਜਿਹੇ ਸ਼ਹਿਰ ਨੇੜੇ ਇੱਕ ਸ਼ਰਨਾਰਥੀ ਡੇਰੇ 'ਤੇ ਰਹਿੰਦਿਆਂ ਹੁਣ ਕਈ ਹਫ਼ਤੇ ਹੋ ਗਏ ਹਨ ਕਿਉਂਕਿ ਇਹ ਸਰਬੀਆ ਤੱਕ ਲੰਘਣ ਲਈ ਬਾਰਡਰ ਬੰਦ ਹੋਣ ਦੇ ਕਾਰਨ ਅਸਮਰੱਥ ਹਨ।

ਯੂਨਾਈਟਡ ਸਿੱਖਜ਼ ਵੱਲੋਂ 16 ਦਿਸੰਬਰ 2015 ਤੋਂ ਲੈ ਕੇ ਹੁਣ ਤੱਕ ਲਗਾਤਾਰ ਸ਼ਰਨਾਰਥੀਆਂ ਨੂੰ ਲੰਗਰ, ਕੰਬਲ ਅਤੇ ਹੋਰ ਲੋੜੀਂਦੀ ਸਹਾਇਤਾ ਮੁਹਈਆ ਕਰਵਾਈ ਜਾ ਰਹੀ ਹੈ। ਅਸੀਂ ਹੋਰਾਂ ਨਾਲ ਮਿਲ ਕੇ ਐਸਤਨ 1400 ਖਾਣੇ ਰੋਜ਼ਾਨਾ ਦੀ ਦਰ ਦੇ ਨਾਲ ਹੁਣ ਤੱਕ ਡੇਰੇ ਵਿੱਚ ਅਤੇ ਇਥੋਂ ਲੰਘ ਰਹੇ ਪ੍ਰਵਾਸੀਆਂ ਨੂੰ 35,000 ਤੋਂ ਵੱਧ ਖਾਣੇ ਮੁਹਈਆ ਕਰਵਾਏ ਹਨ।



Tabanovce , Macedonia Refugee Camp: UNITED SIKHS along with the ECHR and NUN distributing bread and shorba to the European refugees

ਮੈਸੇਡੋਨੀਆ ਸ਼ਰਨਾਰਥੀ ਡੇਰੇ: ਯੂਨਾਈਟਡ ਸਿੱਖਜ਼, ECHR ਅਤੇ NUN ਯੂਰਪੀਅਨ ਸ਼ਰਨਾਰਥੀਆਂ ਨੂੰ ਖਾਣਾ ਵਰਤਾਉਂਦੇ ਹੋਏ ਸ਼ਰਨਾਰਥੀ ਡੇਰੇ ਦੀ ਵੀਡੀਓ ਇਥੇ ਦੇਖੋ: [Click here](#)

ਇਨ੍ਹਾਂ ਦੇ ਤਜਰਬਿਆਂ ਦੀ ਅਸਲੀਅਤ ਇੱਕ ਹੀ ਹੈ: ਕਈਆਂ ਨੇ ਆਪਣੇ ਘਰਾਂ ਨੂੰ ਬੰਬ ਤੇ ਗੋਲਬਾਰੀ 'ਚ ਤਬਾਹ ਹੁੰਦੇ ਵੇਖਿਆ ਹੈ ਅਤੇ ਹੁਣ ਵਾਪਿਸ ਜਾਣ ਲਈ ਇਨ੍ਹਾਂ ਕੋਲ ਕੋਈ ਜਗ੍ਹਾ ਨਹੀਂ। ਇਸ ਦੌਰਾਨ, ਡਿੱਗ ਰਿਹਾ ਤਾਪਮਾਨ ਅਤੇ ਮੀਂਹ, ਡੇਰਿਆਂ ਵਿੱਚ ਰਹਿ ਰਹੇ ਅਤੇ ਬਾਰਡਰ ਵੱਲ ਜਾ ਰਹੇ ਸ਼ਰਨਾਰਥੀਆਂ ਲਈ ਨਵੀਂ ਮੁਸੀਬਤ ਦਾ ਕਾਰਨ ਬਣ ਰਿਹਾ ਹੈ। ਇਸ ਲਾਚਾਰ ਸਥਿਤੀ ਵਿੱਚ ਇਨ੍ਹਾਂ ਸ਼ਰਨਾਰਥੀਆਂ ਵੱਲੋਂ ਰੋਸ ਦਾ ਪ੍ਰਗਟਾਵਾ ਕਰਨ ਲਈ ਭੁੱਖ ਹੜਤਾਲ ਤੇ ਧਰਨੇ ਵੀ ਦਿੱਤੇ ਜਾ ਰਹੇ ਹਨ।

ਆਰਥਿਕ ਪ੍ਰਵਾਸੀ ਮੰਨੇ ਜਾਂਦੇ 700 ਤੋਂ ਵੱਧ ਅਫਗਾਨੀਆਂ ਨੂੰ ਲੰਘਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਜਦਕਿ 400 ਤੋਂ ਵੱਧ ਸੀਰੀਅਨ ਨਾਗਰਿਕਾਂ ਨੂੰ ਵੀ ਨਾਲ ਹੀ ਪਿੱਛੇ ਰੱਖਿਆ ਜਾ ਰਿਹਾ ਹੈ। ਬਾਰਡਰਾਂ ਦੇ ਬੰਦ ਹੋਣ ਕਾਰਨ 1400 ਸ਼ਰਨਾਰਥੀ Tabanovce ਡੇਰੇ ਵਿੱਚ ਸ਼ਰਨ ਲੈ ਕੇ ਰਹਿ ਰਹੇ ਹਨ, ਜੋ ਸਰਬੀਆ-ਮੈਸੇਡੋਨੀਆ ਸਰਹੱਦ ਤੋਂ 500 ਮੀਟਰ ਦੀ ਦੂਰੀ 'ਤੇ ਹੈ। ਕਿਸੇ ਵੀ ਰਾਜ ਦੇ ਸ਼ਰਨਾਰਥੀ ਜੋ ਆਪਣੇ ਪਰਿਵਾਰਾਂ, ਜਿਨ੍ਹਾਂ ਨੂੰ ਪੱਛਮੀ ਯੂਰਪ ਵਿਚ ਪਨਾਹ ਮਿਲ ਗਈ ਹੈ, ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਹਨ ਉਨ੍ਹਾਂ ਨੂੰ ਵੀ ਮੈਸੇਡੋਨੀਆ ਨੂੰ ਛੱਡ ਕੇ ਜਾਣ ਦੀ ਮਨਾਹੀ ਹੈ।

ਮਨੀ ਸਿੰਘ ਦੱਸਦੇ ਹਨ ਕੇ Gavigilja ਤੋਂ ਆਈ ਰੇਲਗੱਡੀ ਵਿੱਚ ਆਏ ਸ਼ਰਨਾਰਥੀਆਂ ਨੂੰ ਸਰਬੀਆ ਜਾਣ ਦੀ ਮਨਜ਼ੂਰੀ ਦਿੱਤੀ ਗਈ ਸੀ। 4 ਘੰਟਿਆਂ ਦੇ ਵਿੱਚ ਉਨ੍ਹਾਂ ਨੇ ਆਪਣਾ ਮਨ ਬਦਲ ਲਿਆ। Tabanovce ਡੇਰੇ 'ਚ ਹੱਦੋਂ ਜਿਆਦਾ ਸ਼ਰਣਾਰਥੀ ਹੋਣ ਦੇ ਕਾਰਨ, ਇਨ੍ਹਾਂ ਸ਼ਰਨਾਰਥੀਆਂ ਨੂੰ ਬਰਫੀਲੇ, ਚਿੱਕੜ ਵਾਲੇ ਅਤੇ ਦਲਦਲੀ ਖੇਤਰ ਵਿੱਚ ਛੱਡ ਦਿੱਤਾ ਗਿਆ ਜਿੱਥੇ ਦਿਨ 'ਚ ਮੀਂਹ ਪਿਆ ਸੀ ਅਤੇ ਤਾਪਮਾਨ ਡਿੱਗ ਕੇ 4°C ਹੋ ਗਿਆ ਸੀ। Tabanovce ਸਰਕਾਰ ਦੇ ਸਟਾਫ ਦੇ ਇਰਾਦੇ ਉਨ੍ਹਾਂ ਨੂੰ ਉੱਥੇ ਹੀ ਛੱਡਣ ਦੇ ਸਨ ਤਾਂ ਜੋ ਸਰਬੀਆ 'ਤੇ ਉਨ੍ਹਾਂ ਨੂੰ ਅੰਦਰ ਜਾਣ ਦੇ ਵਾਅਦੇ ਨੂੰ ਪੂਰਾ ਕਰਨ ਦਾ ਦਬਾਅ ਪਾਇਆ ਜਾ ਸਕੇ। ਸਥਿਤੀ ਅਫਸੋਸਨਾਕ ਬਣ ਗਈ 'ਤੇ ਹੁਣ ਵੀ ਉਸੇ ਤਰ੍ਹਾਂ ਬਣੀ ਹੋਈ ਹੈ। ਬੱਚੇ, ਬੁਢੇ, ਕੋਈ ਵੀ ਇਸ ਸਥਿਤੀ ਤੋਂ ਬਚ ਨਹੀਂ ਪਾਇਆ। "ਮੈਂ ਇਸ ਦੀ ਤੁਲਣਾ ਫੌਜੀ ਸਿਖਲਾਈ ਨਾਲ ਕਰ ਸਕਦਾ ਹਾਂ ਪਰ ਫਰਕ ਇਹ ਹੈ ਕੇ ਉਸ ਸਮੇਂ ਮੈਂ ਉਸ ਸਿਖਲਾਈ ਲਈ ਤਿਆਰ ਹੁੰਦਾ ਹਾਂ ਤੇ ਮੇਰੇ ਖੱਬੇ ਹੱਥ ਵਿੱਚ ਮੇਰਾ ਬੱਚਾ ਅਤੇ ਸੱਜੇ ਵਿੱਚ ਮੇਰੇ ਦਾਦਾ ਜੀ ਨਹੀਂ ਹੁੰਦੇ", ਇਹ ਕਹਿਣਾ ਹੈ ਮਨੀ ਸਿੰਘ ਦਾ, ਜੋ ਮੈਸੇਡੋਨੀਆ 'ਚ ਰਾਹਤ ਕਾਰਜ ਦੇਖ ਰਹੇ ਸਨ।



ਮੈਸੇਡੋਨੀਆ: ਸ਼ਰਣਾਰਥੀ ਡੇਰਿਆਂ 'ਚ ਠੰਡ ਅਤੇ ਦਲਦਲ ਕਰਕੇ ਬਣੇ ਅਣਮਨੁੱਖੀ ਹਲਾਤ

ਇਹ ਸ਼ਰਣਾਰਥੀ ਕੌਣ ਹਨ?

ਇਹ ਸ਼ਰਣਾਰਥੀ, ਆਪਣੀ ਸਾਰੀ ਜਾਇਦਾਦ ਵੇਚ ਕੇ ਬਹੁਤ ਸਾਰੇ ਦੇਸ਼ਾਂ ਵਿੱਚੋਂ ਅਨਿਸ਼ਚਿਤ ਸਫਰ ਕਰਦੇ ਹੋਏ, ਮਨੁੱਖੀ ਤਸਕਰ ਅਤੇ ਆਵਾਜਾਈ ਕੰਪਨੀਆਂ ਦਾ ਭੁਗਤਾਨ ਕਰਦੇ ਹੋਏ ਯੂਰਪ ਸ਼ਰਨ ਲੈਣ ਦੇ ਮਕਸਦ ਨਾਲ ਆਉਂਦੇ ਹਨ। ਅਸੀਂ ਕਿਸ ਤਰ੍ਹਾਂ ਇਨ੍ਹਾਂ ਨੂੰ ਆਰਥਿਕ ਪ੍ਰਵਾਸੀ ਆਖ ਸਕਦੇ ਹਾਂ ਜਦੋਂ ਇੱਕ ਮਾਂ ਆਪਣੇ ਇਕਲੋਤੇ ਬੱਚੇ ਨਾਲ, ਜੋ ਜਿਆਦਾਤਰ ਨਵਜੰਮਿਆ ਹੁੰਦਾ ਹੈ, ਇੱਕ ਅਨਿਸ਼ਚਿਤ ਅਤੇ ਭਿਆਨਕ ਸਫਰ ਤੈਅ ਕਰ ਰਹੀ ਹੁੰਦੀ ਹੈ? ਕਿਸ ਮਜਬੂਰੀ ਕਰਕੇ ਉਹ ਆਪਣੀ ਅਤੇ ਆਪਣੇ ਬੱਚੇ ਦੀ ਜਾਨ ਖਤਰੇ 'ਚ ਪਾਉਂਦੀ ਹੈ?

ਇਨ੍ਹਾਂ ਸ਼ਰਨਾਰਥੀਆਂ ਦੀ ਗਿਣਤੀ ਆਏ ਦਿਨ ਵਧਦੀ ਜਾ ਰਹੀ ਹੈ ਅਤੇ ਇਨ੍ਹਾਂ ਨੂੰ ਸੁਰੱਖਿਅਕ ਅਤੇ ਸਿਹਤਮੰਦ ਰੱਖਣ ਦੇ ਸਰੋਤ ਘਟਦੇ ਜਾ ਰਹੇ ਹਨ। ਅਸੀਂ ਬੇਨਤੀ ਕਰਦੇ ਹਨ ਕਿ ਇਨ੍ਹਾਂ ਰਾਹਤ ਕਾਰਜਾਂ ਨੂੰ ਚਲਦੇ ਰੱਖਣ 'ਚ ਸਾਡੀ ਮੱਦਦ ਕਰੋ। ਘੱਟ ਤੋਂ ਘੱਟ ਮਾਇਕ ਸਹਾਇਤਾ ਵੀ ਇਸ ਵਿੱਚ ਬਹੁਤ ਵੱਡਾ ਯੋਗਦਾਨ ਹੈ। ਅਸੀਂ ਆਪਣੇ ਦਾਨੀ ਸੱਜਣ ਰਣਜੀਤ ਸਿੰਘ ਦੁਲੇ, ਜੋ ਕੇ ਟੋਰਾਂਟੋ ਤੋਂ ਹਨ, ਦਾ ਇਸ ਕਾਰਜ ਲਈ \$8200 ਦੇਣ 'ਤੇ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਤੁਸੀਂ ਵੀ ਇਨ੍ਹਾਂ ਲਾਚਾਰ ਪਰਿਵਾਰਾਂ ਦੀ ਐੱਖੀ ਘੜੀ ਵਿੱਚ ਮੱਦਦ ਕਰ ਸਕਦੇ ਹੋ। ਤੁਹਾਡੇ ਯੋਗਦਾਨ ਦੀ ਬਹੁਤ ਜ਼ਰੂਰਤ ਹੈ।



ਮਨੀ ਸਿੰਘ, ਯੂਨਾਈਟਡ ਸਿੱਖਜ਼ ਕੈਨੇਡੀਅਨ ਵਲੰਟੀਅਰ, ਰਣਜੀਤ ਸਿੰਘ ਦੁਲੇ ਦੀ ਸੁਪਤਨੀ ਤੋਂ \$8200 ਦਾ ਚੈਕ ਪ੍ਰਾਪਤ ਕਰਦੇ ਹੋਏ

ਮਨੀ ਸਿੰਘ, ਯੂਨਾਈਟਡ ਸਿੱਖਜ਼ ਕੈਨੇਡੀਅਨ ਵਲੰਟੀਅਰ, ਕੈਨੇਡਾ ਦੇ ਚੋਟੀ ਦੇ ਕੋਮੀ ਨਿਊਜ਼ ਚੈਨਲ - ਸੀਟੀਵੀ ਨਿਊਜ਼ ' ਤੇ ਉਥੋਂ ਦੇ ਹਾਲਾਤ ਬਾਰੇ ਸਾਨੂੰ ਜਾਣਕਾਰੀ ਦਿੱਤੀ। ਤੁਸੀਂ ਹੇਠ ਦਿੱਤੇ ਲਿੰਕ ' ਤੇ ਇਹ ਟੈਲੀਵਿਜ਼ਨ ਰਿਕਾਰਡਿੰਗ ਦੇਖ ਸਕਦੇ ਹੋ:

<https://www.youtube.com/watch?v=rnpVxYa1FjQ> and <https://www.youtube.com/watch?v=kr5YQFQj-Is>

ਸਾਨੂੰ ਸੋਸ਼ਲ ਮੀਡੀਆ ਫਾਲੋ ਕਰੋ ਅਤੇ ਜਾਣੋ ਕਿ ਕਿਸ ਤਰ੍ਹਾਂ ਤੁਹਾਡੀ ਭੇਜੀ ਮੱਦਦ ਯੋਗਦਾਨ ਪਾ ਰਹੀ ਹੈ: [Facebook](#) | [Twitter](#) | [Blog](#)

ਚੜ੍ਹਦੀਕਲਾ ਵਿੱਚ:

ਸੁਖਵਿੰਦਰ ਸਿੰਘ

ਨਿਰਦੇਸ਼ਕ, ਯੂਨਾਈਟਡ ਸਿੱਖਜ਼ - ਕੈਨੇਡਾ

ਫੋਨ: +1 905 672 2245 / +1 416 895 4100/ 1-646-688-3525(USA)

ਈ- ਮੇਲ: [sikhaid@unitedsikhs.org](mailto:sikhaid@unitedsikhs.org)